Capital Small Finance Bank Ltd.

HO:- MIDAS Corporate Park, 3rd Floor, 37, G.T. Road, Jalandhar-144001, Punjab, India

PROPERTY SALE NOTICE

The Undersigned as Authorized Officer of CAPITAL SMALL FINANCE BANK LIMITED has taken over possession of the following property u/s 13(4) of the SARFAESI Act. Public at large is informed that sale in the below mentioned case for recovery of amoun outstanding against NPA accounts plus future interest and other charges shall be held on 12.08.2025 by the Bank

Name of the account	Mr. Akhil Verma Sio Mr. Anii Verma, Rio H. No. 269, Pathankot Road Ramneek Avenue, Jalandhar-I, Jalandhar, Punjab-144008. Mrs. Reene Rami Dio Mr. Kuldeep Mali, Rio Randhawa Masandan, Jalandhar-I, Jalandhar, Punjab-144004. (Borrowers) Mr. Shiv Kumar Sio Sham Lai, Rio H. No. 79-A, New Deol Nagar Exth, SP Prime School, Model Town, Jalandhar, Punjab-144003. (Guarantor).
Outstanding Amount HL/013611000876	1. Rs. 29,33,621 /- and future interest w.e. f01.07.2025
Description of the property	Immovable property measuring 6 Marlas 269.25 Sq. Feet, situated at Plot No. 89, Maan Enclave, Village Nurpur, Tehsil and Distt, Jalanchar, owned by Mrs. Reena Rani Wio Mr. Akhil Vermavide Saledeed bearing document no. 2021-22/187/1/8465Dated-24-12-2021. (At present- Plot no.89, Mann enclave, Pathankot Road, Jalanchar
Reserve Price	Rs. 25Lac(Rupees Twenty Five Lac Only)
(Earnest Money)	Total EMD (Earnest Money) is 25% of reserve price shall be paid by the successful bidder on D112-08-2025 through Demand Draft in favour or Capital Small Inance Bank Ltd, psyable at Jelandhar. Tender Forms and EMD be sent to Authorised Officer, Capital Small Finance Bank

Encumbrances known to Bank: Nil, Not Known, The property is being sold on "AS IS WHERE IS". "AS IS WHAT IS", and "WHATEVER THERE IS". Last Date / Time for receiving tenders along with the EMD (Earnest Money) i.e. 25% through Demand Draft in favour of Capital Small Finance Bank Limited, payable at Jalandhar: Ti 11.00 AM on 12-08-2025. The tender will be opened and may be further negotiated or the said date after 11.00 AM in the presence of all the offerers/ their authorized representatives at H.O: MIDAS CORPORATE PARK, 3rd FLOOR, 37 G.T. ROAD JALANDHAR, For detailed Terms of Sale along with the tender form and inspection of property, please contact the Branch office G.T. Road, Jalandhar, The Sale shall be subject to rules/conditions prescribed under the Securitization and Reconstruction of Financial Assets and Enforcement of Security Interest Act 2002. The Authorized officer reserves the right to cancel/postpone/indefinitely defer/change the terms & conditions any time before confirmation of sale without assigning any reasons thereof AUTHORIZED OFFICER

DATE: 05.07.2025

Ltd. H.O-Midas Corporate Park, 3rdFloor, 37 G.TRoad, Jalandhar.

Capital Small Finance Bank Ltd.

HO:- MIDAS Corporate Park, 3rd Floor, 37, G.T. Road, Jalandhar-144001, Punjab, India

PROPERTY SALE NOTICE

The Undersigned as Authorized Officer of CAPITAL SMALL FINANCE BANK LIMITED has taken over possession of the following property u/s 13(4) of the SARFAESI Act.

Public at large is informed that sale in the below mentioned case for recovery of amoun outstanding against NPA accounts plus future interest and other charges shall be held on

Name of the account	Mr. Parmjt Singh S/o Mr. Raju R/o Dhesian, Dhesain Sang, Jalandhar, Punjab-144409. (Borrower)
	Mrs. Reena Rani W/o Parmit Singh R/o Sang Dhesian, Dhesian Sangh, Tehsil Phillaur, Distt. Jalandhar-144409.
	Mr. Jagir Singh Kalley S/o Mr. Gurmej Singh R/o Village Chak Dhothar, P.O. Sargundi, Phillaur, Jalandhar-144409. (Guarantors)
Outstanding Amount LAP/117602000019	Rs. 35,80,113/- (and future interest w.e.f01.07.2025)
Description of the property	immovable property measuring19 Marlas 6 Sarsai (Actual as per site-18 Marta 2 Sarsai) situated at Village Sang Dhesian, Tehsil Phillaur, Distt Jalandhar, owned by Mr. Parm jl Singh S/o Mr. Raju vide Sale deed bearing document
Reserve Price	Rs. 36Lacs (Rupees Thirty SixLacs only)
EMD (Earnest Money)	Total EMD (Earnest Money) is 25% of reserve price shall be paid by the successful bidder on Dt12-08-2025 through Demand Draft in favour of Capital Small finance Bank Ltd, payable at Jalandhar. Tender Forms and EMD be sent to Authorised Officer, Capital Small Finance Bank Ltd, H.O-Midas Corporate Park, 3rd Floor, 37 G. TRoad, Jalandhar.

Encumbrances known to Bank: Nil, Not Known. The property is being sold on "AS IS WHERE IS", "AS IS WHAT IS", and "WHATEVER THERE IS". Last Date / Time for receiving tenders along with the EMD (Earnest Money) i.e. 25% through Demand Draft in favour of Capital Small Finance Bank Limited, payable at Jalandhar: Til 11.00 AM on 12-08-2025. The tender will be opened and may be further negotiated or the said date after 11.00 AM in the presence of all the offerers/ their authorized representatives at H.O: MIDAS CORPORATE PARK, 3rd FLOOR, 37 G.T. ROAD. JALANDHAR, For detailed Terms of Sale along with the tender form and Inspection of property, please contact the Branch office Dhanda. The Sale shall be subject to rules/conditions prescribed under the Securitization and Reconstruction of Financial Assets and Enforcement of Security Interest Act 2002. The Authorized officer reserves the right to cancel/postpone/indefinitely defer/change the terms & conditions any time before confirmation of sale without assigning any reasons thereof.

AUTHORIZED OFFICE

Himachal HC orders removal of apple orchards from encroached forest lands?

Orders recovery of costs from offenders; acknowledges the apple plant as a non-forest species and directs to replace it with indigenous forest vegetation

SAURABH PARASHAR SHIMLA, JULY 5

NA JUDGMENT with far reaching effect, a division bench of Himachal Pradesh High Court has directed the State Forest Department to "immediately remove" all apple orchards from encroached forest lands across the state where evictions had already taken place, and recover the cost of felling, stump removal and plantation from the encroachers as arrears of land

The directive came in continuation of judicial monitoring in two Public Interest Litigations (PILs) on which the high court took suo moto cognisance in 2014 and 2015.

A division bench of Justices Vivek Singh Thakur and Bipin C Negi Wednesday directed the officials concerned to take stern action against individuals obstructing the implementation and the

The bench also took serious note of repeated and organised attempts by evicted encroachers to reoccupy forest lands

Insofar as the Revenue Village to which these individuals belong. cutting/removal of apple trees shall be done forthwith and progress reports be filed on or before the next date of hearing." the order, brought to the public domain on Saturday, reads.

The bench also took serious note of repeated and organised attempts by evicted encroachers to reoccupy forest lands.

Advocate General (AG) Anup Rattan, appearing for the state, along with Additional Advocate General (AAG) Varun Chandel. informed the court that despite earlier evictions, individuals

and that apple trees, being nonforest species, are to be replaced with indigenous forest vegetation."

Supporting the state's stand, senior advocate IL Bhardwai serving as amicus curiae, stressed "the urgency of strong iudicial intervention" to prevent recurrence of encroachments.

Considering the seriousness of the matter, the Court ordered complete removal of apple trees and orchards from such forest lands, and directed that "reforestation efforts be undertaken on a war footing, leveraging the ongoing monsoon season".

Bhardwai told The Indian Express, "In 2014, the high court received two letters, highlighting the encroachment menace on the forest lands, where encroachers cultivated orchards. especially apple orchards. The Court received another letter in 2015 and clubbed it with the earlier matter taken up. Thousands of bighas of forest land in

croachers as arrears of land revenue."

In addition, the Court took stern action against individuals obstructing implementation. For the villages from which these individuals hail, the Court directed immediate removal of all apple trees, with progress to be reported by the next hearing date fixed on July 14.

The bench clarified that these directions were in addition to the orders passed earlier on January 8, 2025, in the same PILs.

Meanwhile, the high court also acknowledged evidence that evicted encroachers are repeatedly attempting to reoccupy forest land, particularly areas where apple orchards were planted.

The court stated in the order that photographs showed the use of hail nets to protect apple crops on these lands. The Court also accepted the forest department's stand that apple trees were noted as non-forest


ਧਾਰੀਵਾਲ (ਮਨਦੀਪ ਸਿੰਘ ਵਿੱਕੀ)-ਚੇਅਰਮੈਨ ਐਡਵੋਕੇਟ ਜਗਰਪ ਸਿੰਘ ਸੇਖਵਾਂ ਵੱਲੋਂ ਆਪਣੇ ਦਫਤਰ ਵਿਖੇ ਲੋਕ ਨਿਰਮਾਣ ਵਿਭਾਗ,

ਸੀਵਰੇਜ ਬੋਰਡ, ਪਾਵਰਕਾਮ, ਨਗਰ ਕੌਂਸਲ ਧਾਰੀਵਾਲ ਤੇ ਕਾਦੀਆਂ ਦੇ ਈਓ ਸਿਚਾਈ ਤੇ ਫ਼ਰੇਨਜ਼ ਵਿਭਾਗ ਪੰਚਾਇਤ ਵਿਭਾਗ ਅਤੇ ਸ਼ੌਰ ਸਪਾਟਾ ਵਿਭਾਗ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਭਾਗਾਂ ਦੀ ਪ੍ਰਗਤੀ ਦਾ ਰੀਵਿਊ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਜ਼ਿਲੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ

ਕਾਰਜਾਂ ਨੂੰ ਤਹਿ ਸਮੇਂ ਅੰਦਰ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ। ਮੀਟਿੰਗ ਦੌਰਾਨ ਚੇਅਰਮੈਨ ਜਗਰਪ ਸਿੰਘ ਸੇਖਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਧਾਰੀਵਾਲ ਸ਼ਹਿਰ ਲਈ ਸੀਵਰੇਜ ਪਾਉਣ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਦਾ ਨਵਾਂ ਪੋਜੈਕਟ ਮਨਜ਼ਰ ਕੀਤਾ ਗਿਆ ਹੈ ਅਤੇ ਇਸ ਲਈ ਰਾਜ ਸਰਕਾਰ ਨੇ 25 ਕਰੋੜ ਰੁਪਏ ਵੀ ਜਾਰੀ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਸ ਪੋਜੈਕਟ ਦਾ ਟੈਂਡਰ ਅਗਲੇ ਦਿਨਾਂ ਵਿੱਚ ਲਗਾਇਆ ਜਾ ਰਿਹਾ ਹੈ ਅਤੇ ਜਲਦੀ ਇਸ ਪੋਜੈਕਟ ਉੱਪਰ ਕੰਮ ਸ਼ਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਾਦੀਆਂ ਵਿੱਚ 1.96 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਟਰੀਟਮੈਂਟ ਪਲਾਂਟ ਵੀ ਲਗਾਇਆ ਜਾਵੇਗਾ। ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਰਸਾਤੀ ਸੀਜਨ ਦੌਰਾਨ

ਸੀਵਰੇਜ ਦੀ ਸਫਾਈ ਨੂੰ ਯਕੀਨੀ ਬਣਾਉਣ ਤਾਂ ਜੋ ਬਰਸਾਤਾਂ ਦੌਰਾਨ ਪਾਣੀ ਦੀ ਨਿਕਾਸੀ ਸਹੀ ਢੰਗ ਨਾ ਹੋ ਸਕੇ। ਇਸਦੇ ਨਾਲ ਹੀ ਉਨ੍ਹਾਂ ਨਗਰ ਕੌਂਸਲ ਕਾਦੀਆਂ ਤੇ ਧਾਰੀਵਾਲ ਦੇ ਈਓ ਨੂੰ ਹਦਾਇਤ ਕੀਤੀ ਬਰਸਾਤਾਂ ਦੌਰਾਨ ਸਫਾਈ ਦਾ ਵਿਸ਼ੇਸ਼ ਖਿਆਲ

ਰੱਖਿਆ ਜਾਵੇ ਅਤੇ ਰੋਜ਼ਾਨਾ ਸ਼ਹਿਰਾਂ ਦੀ ਸਫਾਈ ਕੀਤੀ ਜਾਵੇ। ਲੋਕ ਨਿਰਮਾਣ ਵਿਭਾਗ ਦੀ ਪਗਤੀ ਦਾ ਮਲਾਂਕਣ ਕਰਦਿਆਂ ਚੇਅਰਮੈਨ ਜਗਰਪ ਸਿੰਘ ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੀਆਂ ਪ੍ਰਮੁੱਖ ਸੜਕਾਂ ਦੇ ਨਾਲ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਮਰੰਮਤ ਦਾ ਵਿਸ਼ੇਸ਼ ਪੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਮੁਰੰਮਤ ਹੋਣ ਵਾਲੀਆਂ ਸੜਕਾਂ ਉੱਪਰ ਪੱਥਰ ਆਦਿ ਪਾਉਣ ਦਾ ਕੈਮ ਜਲਦੀ ਪੂਰਾ ਕਰ ਲਿਆ ਜਾਵੇ ਤਾਂ ਜੋ ਬਰਸਾਤਾਂ ਖਤਮ ਹੋਣ ਤੋਂ ਬਾਅਦ ਸੜਕਾਂ ਉੱਪਰ ਪੀਮਿਕਸ ਪਾਇਆ ਜਾ ਸਕੇ। ਉਨਾਂ ਕਿਹਾ ਕਿ ਸੜਕਾਂ ਦੀ ਮਰੰਮਤ ਹੋਣ ਨਾਲ ਰਾਹਗੀਰਾਂ ਨੂੰ ਵੱਡੀ





ਅਜਨਾਲਾ, (ਸੁਖਤਿੰਦਰ ਸਿੰਘ ਰਾਜੂ)–ਹਾਈਕਮਾਨ ਦੇ ਨਿਰਦੇਸ਼ਾਂ 'ਤੇ ਪੰਜਾਬ ਵਜ਼ਾਰਤ ਤੋਂ ਅਸਤੀਵਾ ਦੇਣ ਉਪਾਂਤ ਪਹਿਲੀ ਵੇਰ ਆਪਣੇ ਚੋਣ ਹਲਕਾ ਅਜਨਾਲਾ 'ਚ ਆਪਣੇ ਮੁੱਖ ਦਵਤਰ ਪੁੱਜੇ। ਇਸ ਮੌਕੇ ਵਿਧਾਇਕ ਧਾਲੀਵਾਲ ਨੂੰ ਮਿਲਣ ਵਾਲੇ ਪਾਰਟੀ ਆਂਗਆਂ, ਵਲੰਟੀਅਰਾਂ ਤੇ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਵਾਉਣ ਵਾਲੇ ਪਭਾਵਿਤ ਲੋਕਾਂ ਦਾ ਜਮਾਵੜਾ ਨਜ਼ਰ ਆਇਆ। ਇਸ ਮੌਕੇ ਵਿਧਾਇਕ ਧਾਲੀਵਾਲ ਨੇ ਖੁੱਲ੍ਹੇ ਜਨਤਾ ਦਰਬਾਰ 'ਚ ਪ੍ਰਭਾਵਿਤ ਲੋਕਾਂ ਦੀਆਂ ਸਮੱਸਿਆਵਾਂ ਸਣਨ ਤੋਂ ਪਹਿਲਾਂ ਹਾਜ਼ਗੈਨ ਹੈ ਸੈਂਬੋਧਨ ਹੈਦਿਆਂ ਕਿਹਾ ਕਿ ਪਾਰਟੀ ਹਾਈ ਕਮਾਨ ਤੇ ਮੁੱਖ ਮੰਤਰੀ ਭਗਵੈਂਤ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ ਮੰਤਰੀ ਵਜੋਂ ਸੌਂਪੀ ਜ਼ਿੰਮੇਵਾਰੀ ਨੂੰ ਨਿਭਾਉਣ 'ਚ ਖਰੇ ਉਤਰੇ ਹਨ।ਸਾਬਕਾ ਮੇਤਰੀ ਤੇ ਵਿਧਾਇਕ ਧਾਲੀਵਾਲ ਨੇ ਵਲੰਟੀਅਰਜ਼, ਆਗੂਆਂ ਤੇ ਪੈਚਾਂ ਸਰਪੰਚਾਂ ਨੂੰ ਉਤਸ਼ਾਹਜਨਕ ਥਾਪੜਾ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਸਮਰਪਣ ਭਾਵਨਾ ਨਾਲ ਲੋਕ ਸੇਵਾ 'ਚ ਸਹਿਰਦਤਾ ਨਾਲ ਸਮਰਪਿਤ ਰਹਿਣਗੇ ਅਤੇ ਪ੍ਭਾਵਿਤ ਲੋਕਾਂ ਨੂੰ ਨਿਆਂ ਮਿਲਣ 'ਚ ਕੋਈ ਦੇਰੀ ਨਹੀਂ ਹੋਵੇਗੀ। ਉਨ੍ਹਾਂ ਨੂੰ ਹਾਜ਼ਰੀਨ ਨੂੰ ਪਾਰਟੀ ਦੇ ਹੱਥ ਮਜ਼ਬੂਤ ਕਰਨ ਅਤੇ ਭਵਿੱਖ 'ਚ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੈਮਤੀਆਂ ਦੀਆਂ ਚੋਣਾਂ 'ਚ ਪਾਰਟੀ ਉਮੀਦਵਾਰਾਂ ਦੀਆਂ ਹੁੰਝਾਫੇਰ ਜਿੱਤਾਂ ਨੂੰ ਯਕੀਨੀ ਬਣਾਉਣ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ।ਜਨਤਾ ਦਰਬਾਰ ਦੌਰਾਨ ਉਨ੍ਹਾਂ ਨੇ ਦਰਜਨਾਂ ਪ੍ਰਭਾਵਿਤ ਲੋਕਾਂ ਦੀਆਂ ਦਿੱਕਤਾਂ ਹੱਲ ਕਰਕੇ ਰਾਹਤ ਪਹੰਚਾਈ।ਇਸ ਮੌਕੇ ਡੀਐੱਸਪੀ ਗੁਰਵਿੰਦਰ ਸਿੰਘ ਔਲਖ, ਖੁਸ਼ਪਾਲ ਸਿੰਘ ਧਾਲੀਵਾਲ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੂਰਾ, ਪ੍ਰਧਾਨ ਭੱਟੀ ਜਸਪਾਲ ਸਿੰਘ ਢਿੱਲੋਂ. ਪ੍ਰਧਾਨ ਅਮਿਤ ਔਲ, ਕੁਮਾਰੀ ਗੀਤਾ ਗਿੱਲ, ਸਰਪੰਚ ਨਿਰਮਲ ਸਿੰਘ ਭਲਵਾਨ, ਸਰਪੰਚ ਜਸਵੰਤ ਸਿੰਘ ਭਲਵਾਨ ਗੁੱਗੋਮਾਹਲ, ਦਵਿੰਦਰ ਸਿੰਘ ਸੋਨੂੰ, ਹਰਪੀਤ ਸੋਹਲ, ਸ਼ਿਵ ਚਾਹਲ, ਕੈਂਸਲਰ ਬਲਜਿੰਦਰ ਸਿੰਘ ਮਾਹਲ, ਕੌਂਸਲਰ ਅਵਿਨਾਸ਼ ਮਸੀਹ, ਸੁਖਦਿਆਲ ਭੁੱਖਾ ਆਦਿ ਦਰਜਨਾਂ ਆਗੂਆਂ ਤੋਂ ਇਲਾਵਾ ਪ੍ਰਸ਼ਾਸ਼ਨਿਕ ਅਧਿਕਾਰੀ ਮੌਜਦ ਸਨ।

ਦਵਤਰ ਸਰਕਲ ਐਵੇਨਿਊ ਅਵਸਰ-ਕਮ-ਨਾਇਬ ਤਹਿਸੀਲਦਾਰ, ਬਰੇਟਾ (ਮਾਨਸਾ)

ਾਰ ਕਰਮ ਸਾਹਿ ਹੈ। ਇਸ ਨੋਟਿਸ ਭਾਰੀ ਹੋਰ ਆਮ ਅਤੇ ਖਾਸ ਵਿਅਕਤੀਆਂ ਨੂੰ ਸ਼੍ਰੇਸ਼ਦ ਕੀਤਾ ਜਦਦਾ ਹੈ ਕਿ ਸ੍ਰੀ ਸਰਵਨ ਸਿੰਘ ਉਹਵ ਮਿੰਨੂ ਪੁੱਤਰ ਸੱਜਨ ਸੰਘ ਵਾਸੀ ਚੱਛ ਅਲੀਖ਼ੋਰ, ਤਹਿਸੀਨ ਝੁਵਨਾਭਾ, ਜ਼ਿਲ੍ਹਾ ਮਨਜ਼ਾ ਨੇ ਇੱਕ ਦਰਖਾਸ਼ਤ ਪੇਸ਼ ਕਰਕੇ ਵੇਨਤੀ ਕੀਤੀ ਹੈ ਕਿ ਉਹ ਵਾਕਾ

ਰਕਵਾ ਰੱਕ ਅਲੀਸ਼ੋਰ ਵਿਖੇ ਸ਼ਮੀਨ ਦਾ ਮਾਲਕ ਕਾਜ਼ਸ਼ ਹੈ। ਉਸ ਦੀ ਸ਼ਮੀਨ ਦੇ ਰਿਕਾਰਡ ਵਿੱਚ ਕੁਝ ਖੇਵਟਾਂ ਵਿੱਚ ਉਸ ਦਾ ਨਾਅ

ਸਮਾਜ ਦਾ ਸਾਜ਼ਦਾ ਦਾ ਸਾਜ਼ਦਾ ਦਾ ਸਾਜ਼ਦਾ ਦਾ ਸਾਜ਼ਦ ਕਾਸ਼ਤ ਹੈ। ਉਸ ਦੀ ਸ਼ਮੀਨ ਦੇ ਰਿਕਾਰਡ ਵਿੱਚ ਰੁਝ ਖੇਵਣਾਂ ਵਿੱਚ ਉਸ ਦਾ ਨਾਂਅ ਸਰਵਾਨ ਸਿੰਘ ਤੋਂ ਅਤੇ ਬੁਝ ਬੇਕਣਾਂ ਵਿੱਚ ਅਤੇ ਬਾਕੀ ਪੜ੍ਹਾਵ ਵਿੱਚ ਉਸ ਦਾ ਨਾਂਅ ਨਿੰਨੂ ਸਿੰਘ ਚੱਲਦਾ ਹੈ। ਦਰਅਸਲ ਇਹ ਦੋਵੇਂ ਨਾਵਾਂ ਬਲਾਤ ਉਸ ਦਾ ਪਿਤਾ ਇੱਕ ਵਿਅਕਤੀ ਹੈ। ਇਸ ਨਈ ਉਸ ਵੱਲੋਂ ਦੋਵਾਂ ਨਾਵਾਂ ਨੂੰ ਮਾਲ ਰਿਕਾਰਡ ਵਿੱਚ ਦਰਜ ਕਰਨ ਨਈ ਕੋਨਤੀ ਕੀਤੀ ਜਾਂਦੀ ਹੈ।

ਜ਼ਰੂਰ ਕਿਸੇ ਵੀ ਵਿਅਕਤੀ ਨੂੰ ਦੁਰਖਾਸਤ ਕਰਤਾ ਦੇ ਨਾਂਅ ਮਾਲ ਰਿਕਾਰਡ ਪਿੰਡ ਚੱਕ ਅਨੀਬੇਰ ਜ਼ਮ੍ਰਾਂਵਦੀ ਵਿੱਚ ਉਸ ਦਾ ਨਾਂਅ ਸਰਫ ਨਿੰਘ ਪੁੱਤਰ ਸੰਜਨ ਸਿੰਘ ਦੀ ਵਜਾਏ ਸਵਾਨ ਜਿਥ ਉਵਾ ਨਿੰਨੂ ਸਿੰਘ ਪੁੱਤਰ ਸੰਜਨ ਸਿੰਘ ਕੀਤੇ ਜਾਣ ਦੀ ਹਵਦੀਨੀ ਸੰਬੰਧੀ ਕੋਈ ਇਤਰਾਕ ਹੈ ਤਾਂ ਉਹ ਇਸ ਵਿਸ਼ਹਿਧਾਰ ਦੇ ਅਖਾਦ ਵਿੱਚ ਪ੍ਰਕਾਸ਼ਤ ਹੋਣ ਦੀ ਮਿਤੀ ਤੋਂ 21 (ਇੱਕੀ) ਦਿਨਾਂ ਦੇ ਅੰਦਰ-ਅੰਦਰ ਨਿੰਨੂਰ ਦੇ ਜ਼ਰੂਰ ਹੈ ਤਾਂ ਉਹ ਇਸ ਵਿਸ਼ਹਿਧਾਰ ਦੇ ਅਖਾਦ ਵਿੱਚ ਪ੍ਰਕਾਸ਼ਤ ਹੋਣ ਦੀ ਮਿਤੀ ਤੋਂ 21 (ਇੱਕੀ) ਦਿਨਾਂ ਦੇ ਅੰਦਰ-ਅੰਦਰ

ਵੀ ਕਿਸਮ ਦੇ ਇਤਰਾਜ਼ ਪਰ ਕੋਈ ਗੱਵ ਨਹੀਂ ਕੀਤੀ ਜਾਵੇਗੀ ਅਤੇ ਦਰਖਾਸਤਕਰਤਾ ਦਾ ਨਾਅ ਉਕਤ ਮਾਨ ਰਿਕਾਰਡ ਚੁੱਕ ਅਨੀਸ਼ੋਰ

ष्ट्र भक्षक तथ्य प्रध्न का 02/07/25 है भेवे एमझक अदि सिवा अपनात वर्षी सनी दोदा विभाग । हिंदा विश्वविद्याल और सिवी 02/07/205) स्त्री/- मबबरु वेबेलिपूरी अध्यत (रूपिय द्वारामीलप्टा) स्वी/- मबबरु वेबेलिपूरी अध्यत्व (रूपिय द्वारामीलप्टान), चवेटा

ਅਦਾਲਤੀ ਇਸ਼ਤਿਹਾਰ

ਬਾ-ਅਦਾਲਤ ਵਿਵੇਕ ਕੁਮਾਰ ਮੋਦੀ, ਆਈ ਏ ਐੱਸ ਉਪ ਮੈਡਲ ਮੈਜਿਸਟ੍ਰੇਟ-ਕਮ-ਕੁਲੈਕਟਰ, ਆਦਮਪੁਰ

ਕਨਾਮ :(3) ਰੋਸ਼ਨ ਸਿੰਘ ਪੁੱਤਰ ਨਾਭ ਸਿੰਘ (4) ਸਮਿੱਤਰ ਸਿੰਘ ਪੁੱਤਰ ਨਾਭ ਸਿੰਘ (5) ਸਰਨੈਨ ਸਿੰਘ ਪੁੱਤਰ ਨਾਭ ਸਿੰਘ (6

ਦਰਗਾ ਪਤਨੀ ਨਾਭ ਸਿੰਘ (7) ਬਨਵਿੰਦਰ ਕੌਰ ਪੁੱਤਰੀ ਨਾਭ ਸਿੰਘ (8) ਸੁੰਦਰ ਕੌਰ ਪੁੱਤਰੀ ਨਾਭ ਸਿੰਘ (9) ਜਸਵਿੰਦਰ ਸਿੰਘ ਪੁੱਤਰ

ਵੇਰਗਾ ਪਤਨ। ਨਾਤ ਸਿੰਘ (17) ਕਰਨ ਸਿੰਘ ਪੁੱਤਰ ਪੂਨਾ ਸਿੰਘ (11) ਮਨਕੀਤ ਕੌਰ ਪੁੱਤਰੀ ਇੰਦਰ ਸਿੰਘ (12) ਗੁਰਮੀਤ ਕੌਰ ਪੁੱਤਰੀ ਇੰਦਰ ਪੁੱਤਰ ਵੱਜਾ ਸਿੰਘ (10) ਰਤਨ ਸਿੰਘ ਪੁੱਤਰ ਪੂਨਾ ਸਿੰਘ (11) ਮਨਕੀਤ ਕੌਰ ਪੁੱਤਰੀ ਇੰਦਰ ਸਿੰਘ (12) ਗੁਰਮੀਤ ਕੌਰ ਪੁੱਤਰੀ ਇੰਦਰ ਸਿੰਘ

ਰੂਹ ਸਿੰਘ (13) ਪ੍ਰਕਾਸ਼ ਸਿੰਘ ਪੁੱਤਰ ਇੰਦਰ ਸਿੰਘ (14) ਸਰਮੁੱਖ ਸਿੰਘ ਪੁੱਤਰ ਇੰਦਰ ਸਿੰਘ (15) ਜੋਗਿੰਦਰ ਸਿੰਘ ਪੁੱਤਰ ਨਰਜਣ ਸਿੰਘ

ਸਿੰਘ (13) ਪ੍ਰਕਾਸ਼ ਸਾਥਾ ਤੁਤਾਬ ਦਰਨ (16) ਕੁਨਜੀਤ ਕੌਰ ਪੁੱਤਰੀ ਸਥਵਨ ਸਿੰਘ (17) ਕੁਨਵੰਤ ਸਿੰਘ ਪੁੱਤਰ ਸਵਚਨ ਸਿੰਘ (18) ∦ਪੈਦਰ ਸਿੰਘ ਪੁੱਤਰ ਭਜਨ ਸਿੰਘ

(19) ਰਾਮ ਧੰਨ ਪੁੱਤਰ ਚੂਰੇ ਰਾਮ (20) ਮਹਿੰਦਰ ਪਾਲ ਪੁੱਤਰ ਚੂਰੇ ਰਾਮ (21) ਬਚਿੱਤਰ ਸਿੰਘ ਪੁੱਤਰ ਨਾਚਾਗੂ (22) ਵਲਦੇਵ ਸਿੰਘ

ਪਤਿਰ ਨਾਰਾਗੂ (23) ਕ੍ਰਿਸ਼ਨ ਦਾਸ ਪੁੱਤਰ ਵਰਨ ਦਾਸ਼ (24) ਨਾਵਿ ਸਿੰਘ ਪੁੱਤਰ ਭਗਤ ਸਿੰਘ (25) ਕ੍ਰਿਪਨ ਸਿੰਘ ਪੁੱਤਰ ਤੇਜਾ ਸਿੰਘ (26) ਸਤਵੰਤ ਵੇਰ ਪਤਨੀ ,ਮਨਜੀਤ ਸਿੰਘ ਸਾਰੇ ਵਾਸੀਆਨ ਪਿੰਡ ਰਾਜਪੁਰ, ਸਵ-ਤਹਿਸੀਨ ਭਗਪੁਰ, ਜ਼ਿਲ੍ਹਾ ਜਨੰਖ ਜਨੰਦ।...

ਬੂਹਰਵਾਦ ਉਕਤ ਮੁਕੱਦਮੇ ਵਿੱਚ ਅਦਾਨਤ ਨੂੰ ਇਹ ਪੂਰਾ ਯਕੀਨ ਹੋ ਚੁੱਕਾ ਹੈ ਕਿ ਕਿਸਮੇਡੈਂਟ ਦੀ ਮਾਮੂਲੀ ਤਰੀਕੇ ਨਾਲ ਲੈਮਨ 'ਤੇ ਰਾਮੀਨ ਹੋਣੀ ਮੁਜ਼ਕਿਨ ਹੈ। ਇਸ ਨਵੀਂ ਮਿਤੀ 08-07-2025 ਦੀ ਰਗੀਕ ਪੇਸ਼ੀ ਨਿਧਤ ਕਰਕੇ ਇਸ ਇਸ਼ਤਿਹਾਵ ਰਾਚੀ ਜਿਸਮੇਡੈਂਟ ਨੂੰ ਸੂਚਿਤ

ਕੀਤਾ ਜਾਂਦਾ ਹੈ ਕਿ ਉਕਰ ਰਹੀਕ ਪੇਸ਼ੀ 'ਤੇ ਆਪ ਜਾਂ ਵਕੀਨ ਵਾਹੀਂ ਅਦਾਨਤ ਵਿੱਚ ਪੇਸ਼ ਹੋਣ, ਨਹੀਂ ਤਾਂ ਕਾਰਵਾਈ ਇੱਕਤਰਵ

ਅੱਜ ਮਿਤੀ-22/05/2025 ਨੂੰ ਮੇਰੇ-ਹਸਭਾਖਰਾਂ ਅਤੇ ਅਦਾਲਤੀ ਮੋਹਰ ਨਾਲ ਇਹ ਨੋਟਿਸ ਜਾਰੀ ਕੀਤਾ ਗਿਆ।

ਅਮਨ ਵਿੱਚ ਨਿਆਂਦੀ ਜਾਵੇਗੀ।

ਵਾਜੀ ਪਿੰਡ ਰਾਜਪੁਰ, ਸਬ-ਰਹਿਸੀਲ ਭੋਗਪੁਰ, ਜ਼ਿਲ੍ਹਾ ਜਲੰਧਰ ਰਾਹੀਂ ਕੌਸ਼ਲ ਦਮਨਜੀਟ

ਵਿੱਚ ਸਰਵਨ ਸਿੰਘ ਪੁੱਤਰ ਸੱਜਨ ਸਿੰਘ ਦੀ ਬਜਾਏ ਸਰਵਨ ਸਿੰਘ ਉਰਵ ਮਿੱਠੂ ਸਿੰਘ ਪੁੱਤਰ ਸੱਜਨ ਸਿੰਘ ਕਰ ਦਿੱਤਾ ਜਾਵੇਗਾ।

ਦਵਰਰ ਵਿੱਚ ਅਸਾਲਤਨ ਜਾਂ ਵਕਾਲਤਨ ਪੇਸ਼ ਹੋ ਕੇ ਆਪਣਾ ਇਤਰਾਜ਼ ਪੇਸ਼ ਕਰ ਸਕਦਾ ਹੈ। ਬਾਅਦ ਗੁਜ਼ਰਨੇ ਮਿਆਦ ਕਿਸੇ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਗ੍ਰੀਨ ਸਹੁੰ ਦਿਵਸ ਮਿਸ਼ਨ ਮਨਾਇਆ

ਇਕਬਾਲ ਸਿੰਘ ਉਤੀ, ਸਰਿੰਦਰ ਕੁਮਾਰ)- ਜ਼ਿਲਾ ਕਾਨੂੰਨੀ ਸੇਵਾਂਵਾਂ ਅਥਾਰਟੀ ਵੱਲੋਂ ਗੀਨ ਸਹੇ ਦਿਵਸ ਮਿਸ਼ਨ ਇੱਕ ਜੱਜ ਇੱਕ ਪੌਦਾ ਮਹਿੰਮ ਦੇ ਤਹਿਤ ਮਨਾਇਆ।ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਅਤੇ ਨਿਰਭੳ ਸਿੰਘ ਗਿੱਲ, ਜ਼ਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਬਾਰਟੀ

ਜਲੈਧਰ ਦੀ ਅਗਵਾਈ ਹੇਠ ਇਸ ਪਹਿਲ ਕਦਮੀ ਤਹਿਤ ਜਲੰਧਰ, ਨਕੋਦਰ ਅਤੇ ਫਿਲੌਰ ਦੇ ਜਡੀਸ਼ੀਅਲ ਅਫਸਰਾਂ ਨੇ ਇੱਕ ਇੱਕ ਰੱਖ ਲਗਾ ਕੇ ਇਹਨਾਂ ਨੂੰ ਗੋਦ ਲਿਆ।ਸਮਾਰੋਹ ਵਿੱਚ ਸਵੇਰੇ ਵਜੇ ਸਰਕਾਰੀ ਮਾਡਲ ਕੋਐਜਕੇਸ਼ਨ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੌਡ,ਜਲੰਧਰ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸਕੂਲ ਆਫ਼ ਐਮੀਨੈੱਸ, ਲਾਡੋਵਾਲੀ ਰੋਡ, ਜਲੰਧਰ ਵਿਖੇ ਰੱਖ ਲਗਾਉਣ ਦੇ ਪੋਗਰਾਮ ਹੋਏ। ਇਸ ਸਮਾਗਮ ਵਿੱਚ ਜ਼ਿਲਾ ਹੈੱਡਕਆਰਟਰ ਜਲੰਧਰ ਦੇ ਜਡੀਸ਼ੀਅਲ ਅਫਸਰਾਂ ਅਤੇ ਬਾਰ ਐਸੋਸੀਏਸ਼ਨ ਜਲੰਧਰ ਦੇ ਮੈਂਬਰਾਂ ਨੇ ਭਾਗ ਲਿਆ। ਕਈ ਲਾਭਦਾਇਕ ਰੱਖ ਲਗਾਏ ਗਏ, ਜਿਨਾਂ ਵਿੱਚ ਅੰਬ, ਟਾਹਲੀ, ਆਕਾਸ਼ ਨਿੰਮ,



ਪ੍ਜਾਤੀਆਂ ਆਪਣੇ ਕੀਮਤੀ ਗੁਣਾਂ ਲਈ ਜਾਣੀਆਂ

ਜਾਂਦੀਆਂ ਹਨ।ਹਰੇਕ ਰੁੱਖ ਨੂੰ ਗੋਦ ਲੈਣ ਵਾਲਾ

ਅਫਸਰ ਇੱਕ ਬੁਕਲੈਂਟ ਸੰਭਾਲੇਗਾ, ਜੋ ਨਿਰਭੳ ਸਿੰਘ

ਗਿੱਲ, ਜ਼ਿਲਾ ਅਤੇ ਸੈਸ਼ਨ ਜੱਜ- ਕਮ-ਚੇਅਰਮੈਨ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਬਾਰਟੀ ਜਲੰਧਰ ਵੱਲੋਂ

ਦਿੱਤੀ ਗਈ ਹੈ। ਇਹਨਾਂ ਬਕਲੈਂਟਾਂ ਵਿੱਚ ਰੱਖ ਦਾ

ਬੁਕਲੈਂਟ ਉੱਤਰਾਧਿਕਾਰੀ ਅਫਸਰਾਂ ਨੂੰ ਸੌਂਪੀਆਂ

ਜਾਣਗੀਆਂ।ਸਰਕਾਰੀ ਮਾਡਲ ਕੌਐਜਕੇਸ਼ਨ

ਸੀਨੀਅਰ ਸੈਕੰਡਰੀ ਸਕਲ, ਲਾਡੋਵਾਲੀ ਰੋਡ.

ਜਲੰਧਰ, ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ

ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਬਾਰਟੀ, ਜਲੰਧਰ ਨੇ ਜੋਰ ਦੇ ਕੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਵਾਤਾਵਰਣ ਪਤੀ ਜਾਗਰਕਤਾ ਵਧਾਉਣਾ ਅਤੇ ਜਡੀਬੀਅਲ ਅਫਸਰਾਂ ਨੂੰ ਵਾਤਾਵਰਣ ਸੁਰੱਖਿਆ ਵਿੱਚ ਸਰਗਰਮੀ ਨਾਲ ਭਾਗ ਲੈਣ ਲਈ ਉਤਸ਼ਾਹਿਤ ਕਰਨਾ ਹੈ.ਜੋ ਜ਼ਿਲਾ ਕਾਨੂੰਨੀ ਸੇਵਾਵਾਂ ਨਾਂਅ ਅਤੇ ਗੋਂਦ ਲੈਣ ਦੀ ਮਿਤੀ ਦਰਜ ਕੀਤੀ ਜਾਵੇਗੀ ਅਤੇ ਤਬਾਦਲੇ ਦੀ ਸਰਤ ਵਿੱਚ ਇਹ

ਅਥਾਰਟੀ, ਜਲੰਧਰ ਦੀ ਵਾਤਾਵਰਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਸਮਾਗਮ ਦੀ ਸਫਲਤਾ ਵਿੱਚ ਸਰਕਾਰੀ ਮਾਡਲ ਕੋਐਜਕੇਸ਼ਨ ਸੀਨੀਅਰ ਸੈਕੰਡਰੀ ਸਕਲ, ਲਾਡੋਵਾਲੀ ਰੋਡ, ਜਲੰਧਰ ਦੀ ਪ੍ਰਿੰਸੀਪਲ ਸੀਮਤੀ ਮਨਿੰਦਰ ਕੌਰ ਅਤੇ ਉਹਨਾਂ ਦੇ ਸਟਾਵ, ਸਰਕਾਰੀ ਮਾਡਲ ਸਕੂਲ, ਸਕੂਲ ਆਫ਼ ਐਮੀਨੈਂਸ, ਲਾਡੋਵਾਲੀ ਰੋਡ, ਜਲੰਧਰ ਦੇ ਪਿਸੀਪਲ ਯੋਗੇਸ਼ ਕੁਮਾਰ ਅਤੇ ਉਹਨਾਂ ਦੇ ਸਟਾਵ, ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਬਾਰਟੀ, ਜਲੰਧਰ ਦੇ ਸੀਨੀਅਰ ਸਹਾਇਕ ਸੀਜਗਨ ਨਾਥ ਅਤੇ ਸਟਾਫ ਦਾ ਪੂਰਾ

ਸਕੂਲ, ਸਕੂਲ ਆਫ਼ਐਮੀਨੈੱਸ, ਲਾਡੋਵਾਲੀ

ਰੋਡ, ਜਲੰਧਰ ਵਿਖੇ ਰੱਖ ਲੰਗਾਉਣ ਦੀ

ਮੁਹਿੰਮ ਦੀ ਪ੍ਰਧਾਨਗੀ ਸੀ ਰਾਜੀਵ ਕੇ ਬੇਰੀ

ਇੰਚਾਰਜ ਜ਼ਿਲਾ ਅਤੇ ਸੈਸ਼ਨ ਜੱਜ ਜਨਹਰ

ਨੇ ਕੀਤੀ। ਰਾਹੁਲ ਕੁਮਾਰ ਆਜ਼ਾਦ, ਸੀ. ਜੇ.

Capital Small Finance Bank Ltd. HO:- MIDAS Corporate Park, 3rd Floor, 37, G.T. Road, Jalandhar-144001, Punjab, India

ਜਾਇਦਾਦ ਵਿਕਰੀ ਨੋਟਿਸ

ਨਿਮਨਹਸਤਾਖਤੀ ਨੇ ਕੈਪੀਟਲ ਸਮਾਲ ਵਧਦਨਾਂਸ ਬੈਂਕ ਲਿਮ: ਦੇ ਅਧਿਕਾਰਤ ਅਵਸਰ ਵਜੋਂ ਹੇਠ ਦਰਸਾਈਆਂ ਜਾਇਦਾਦਾਂ ਦਾ ਸਰਫੇਸੀ ਐਕਟ ਦੇ ਸੈਕਸ਼ਨ 13 (4) ਅਧੀਨ ਕਬਜ਼ਾ ਨੇ ਨਿਆਂ ਹੈ।

ਆਮ ਜਨਤਾ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਐੱਨ ਪੀ ਏ ਖਾਤਿਆਂ ਵਿਰੱਧ ਸ਼ਕਾਇਆ ਖੜੀ ਰਕਮ ਜਮਾਂ ਭਵਿੱਖੀ ਵਿਆਜ ਅਤੇ ਹੋਰ ਚਾਰਜਿਜ਼ ਦੀ ਵਸੂਲੀ ਲਈ ਸ਼ੈਂਕ ਵੱਲੋਂ 12.08.2025 ਨੂੰ ਵਿਕਰੀ ਕੀਤੀ ਜਾਵੇਗੀ।

ਖਾਤੇ ਦਾ ਨਾਅ ਤੁਹਾਰਤ ਨ	ਸ੍ਰੀ ਅਖਿਲ ਵਰਮਾ ਪੁੱਤਰ ਸ੍ਰੀ ਅਨਿਲ ਵਰਮਾ ਵਾਸੀ ਮਕਾਨ ਨੰ. 261 ਪਠਾਲੰਟ ਰੌਫ਼, ਤਮਣੀਕ ਐਵੇਨਿਊ, ਜਲੰਧਰ-1, ਜਲੰਧਰ, ਪੰਜਾਵ-14400 ਸ੍ਰੀਮਤੀ ਗੋਨਾ ਰਾਣੀ ਪੁੱਤਰੀ ਸ੍ਰੀ ਕੁਲਦੀਪ ਮੰਨ ਵਾਸੀ ਰੋਧਵਾ ਮੰਸਦਾ, ਜਲੰਧਰ, 1. ਜਲੰਧਰ, ਪੰਜਾਵ-144004 (ਕਰਬਦਾਰ) ਸ੍ਰੀ ਸ਼ਿਵ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਮਕਾਨ ਨੰ. 79-ਵੇ, ਨਿਊ ਦਿੰ ਨਗਰ ਐਕਸ, ਐੱਸ ਪੀ ਪ੍ਰਾਈਮ ਸਕੂਨ, ਮਾਵਨ ਟਾਊਨ, ਜਲੰਧਰ, ਪੰਜਾ 144003 (ਗਰੰਟਰ)
ਬਕਾਇਆ ਰਕਮ HL/013611000876	1. ਰੂ. 29,33,621/-ਅਤੇ (01.07.2025 ਤੋਂ ਭਵਿੱਖੀ ਵਿਆਸ)
नाहिस्स स पुराह् बेतबा स्टेन्ट अनुसारका	ਬੈਨਾਮਾ ਦਸਤਾਵੇਜ਼ ਨੰ. 2021-22/187/1/8465 ਮਿਰੀ 24 12-2021 ਅਨੁਸਾਫ਼ ਸ਼੍ਰੀਮਤੀ ਗੈਨਾ ਰਾਣੀ ਘਤਨੀ ਸ੍ਰੀ ਅਖਿਸ਼ ਵਰਮਾ ਦੀ ਮਕਤੀਅਤ ਅਖੰਤ ਜਾਇਦਾਦ ਤਕਵਾ 6 ਮਰਨੇ 269.2' ਬਰਗ ਫੁੱਟ, ਪਲਾਟ ਨੰ.89. ਮਾਨ ਵਿਨਕਲੇਵਾ, ਪਿੰਡ ਨੁਰਖੁਤ ਤਹਿਸੀਨ ਅਤੇ ਕਿਲ੍ਹਾ ਜਲੰਧਰ। (ਮੌਜੂਦਾ ਪਤਾ: ਪਲਾਣ ਨੰ. 89 ਮਾਨ ਇਨਕਲੇਵ, ਪਠਾਨਕੋਟ ਰੋਡ, ਜਲੰਧਰ।
ਰਾਖਵੀਂ ਕੀਮਤ	ਰੂ. 25 ਲੱਖ/- (ਰੁਪਏ ਪੱਚੀ ਲੱਖ ਕੇਵਲ)
ਈ ਐੱਮ ਡੀ (ਬਿਆਨਾ ਰਕਮ)	ਕੁੱਲ ਈ ਐੱਮ ਡੀ (ਝਿਆਨਾ ਕਰਮ) ਰਾਖਬੀ ਕੀਮਤ ਦਾ 25 ਵੀਸਦੀ ਹੈ, ਜੋ ਸਫ਼ਲ ਵੋਲੀਕਾ ਵੱਲੋਂ ਕੈਪੀਟਲ ਸਮਾਲ ਵਾਇਨਾਸ ਵੇਂਕ ਲਿਮਟਿਡ ਦੇ ਹੱਕ 'ਚ ਡਿਮਾਂਡ ਡਰਵਟ ਰਾਹੀਂ ਲਲੰਧ ਵਿੱਲੇ ਅਸ਼ਹੀਨਰੀਟੋਗ ਪਿਤੀ 12-08-2025 ਨੇ ਅਸ਼ਹ ਕੀਤਾ ਸਭੇਗਾ। ਤੈਂਕਰ ਵਸ਼ਮ ਆ

ਬੋਂਕ ਦੀ ਜਾਣਕਾਰੀ 'ਚ ਜੈਖਮ : ਕੋਈ ਨਹੀਂ। ਜਾਇਦਾਦ ਦੀ ਵਿਕਰੀ "ਜਿਵੇਂ ਹੈ ਜਿੱਥੇ ਹੈ" ਅਤੇ "ਉੱਥੇ ਜੋ ਵੀ ਹੈ" ਅਧਾਰ" 'ਤੇ ਕੀਤੀ ਜਾਵੇਗੀ। ਟੈਂਡਰ ਸਮੇਤ ਰਾਖਵੀਂ ਕੀਮਤ ਦੀ ਕੁੱਲ 25 ਫੀਸਦੀ ਈ ਐੱਮ ਡੀ ਕੈਪੀਟਲ ਸਮਾਲ ਵਾਇਨਾਸ ਬੈਂਕ ਲਿਮਟਿਡ ਦੇ ਹੱਕ 'ਚ ਡਿਮਾਂਡ ਡਰਾਵਟ ਰਾਹੀਂ ਜਲੰਧਰ ਵਿਖੇ ਅਦਾਇਗੀਯੋਗ ਪਾਪਤ ਕਰਨ ਦੀ ਅੰਤਮ ਮਿਤੀ/ਸਮਾਂ 12.08.2025 ਸਵੇਰੇ 11.00 ਵਜੇ ਤੱਕ ਹੈ। ਟੈੱਡਰ ਉਕਲ ਮਿਤੀ ਤੋਂ ਸਵੇਰੇ 11.00 ਵਜੇ ਤੋਂ ਬਾਅਦ ਮੁੱਖ ਦਫਤਰ ਮਿਡਾਸ ਕਾਰਪੋਰੇਟ ਪਾਰਕ, ਤੀਜੀ ਮੇਜ਼ਨ, 37 ਜੀ ਟੀ ਰੋਡ ਜਲੰਧਰ ਵਿਖੇ ਸਾਰੇ ਪੇਸ਼ਕਰਤਾਵਾਂ/ਉਨ੍ਹਾਂ ਦੇ ਅਧਿਕਾਰਤ ਪ੍ਰਤੀਨਿਧੀਆਂ ਦੀ ਹਾਜ਼ਗੇ 'ਚ ਖੋਲ੍ਹੇ ਜਾਣਗੇ ਅਤੇ ਵਿਚਾਰੇ ਜਾਣਗੇ। ਟੈਂਡਰ ਫਾਰਮ ਸਮੇਤ ਵਿਕਰੀ ਦੀਆਂ ਸ਼ਰਤਾਂ ਦੇ ਵੇਰਵੇਂ ਅਤੇ ਜਾਇਦਾਦ ਦੇ ਨਿਗੇਖਣ ਲਈ ਕਿਰਪਾ ਕਰਕੇ ਸ਼ਾਖਾ ਦਫਤਰ ਜੀ ਟੀ ਰੋਡ , ਜਲੰਧਰ ਨਾਲ ਸੰਪਰਕ ਕੀਤਾ ਜਾਵੇ। ਵਿਕਰੀ, ਸਕਿਊਰਟਾਈਜ਼ੇਸ਼ਨ ਐਂਡ ਰੀਕੈਸਟਰੱਸ਼ਨ ਆਫ ਫਾਇਨੌਸ਼ੀਅਨ ਐੱਸਟਸ ਐਂਡ ਇਨਵੋਰਸਮੈਂਟ ਆਫ ਸਕਿਊਰਟੀ ਇੰਟਰੈੱਸਟ ਐਕਟ 2002 ਦੇ ਕੁਲਜ਼/ਸ਼ਰਤਾਂ ਤਹਿਰ ਕੀਤੀ ਜਾਵੇਗੀ। ਅਧਿਕਾਰਤ ਅਫਸਰ ਨੂੰ ਬਿਨਾਂ ਕੋਈ ਕਾਰਨ ਦੱਸੇ ਵਿਕਰੀ ਦੀ ਪੁਸ਼ਟੀ ਤੋਂ ਪਹਿਲਾਂ ਸ਼ਰਤਾਂ ਅਤੇ ਨਿਯਮ ਕਿਸੇ ਸੰਮੇਂ ਵੀ ਰੱਦ/ਮੁਲਤਵੀ/ਅਣਮਿੱਥੇ ਸਮੇਂ ਲਈ ਅੱਗੇ ਪਾਉਣ/ ਤਬਦੀਲ ਕਰਨ ਦਾ ਅਧਿਕਾਰ ਪ੍ਰਾਪਤ ਹੈ।

ਈ ਐੱਮ ਡੀ, ਅਧਿਕਾਰਤ ਅਵਸਰ, ਕੈਪੀਟਲ ਸਮਾਲ ਵਾਇਨਾਂਸ ਵੇਂਕ ਨਿਮਟਿਡ, ਮੁੱਖ ਦਵਤਰ

ਮਿਭਾਸ ਕਾਰਪੋਰੇਟ ਪਾਰਕ, ਤੀਜੀ ਮੇਜ਼ਨ, 37 ਜੀ ਟੀ ਰੋਡ, ਜਨੰਧਰ ਨੂੰ ਤੇਜੇ ਜਾਣ।

Capital Small Finance Bank Ltd.

HO:- MIDAS Corporate Park, 3rd Floor, 37, G.T. Road, Jalandhar-144001, Punjab, India ਜਾਇਦਾਦ ਵਿਕਰੀ ਨੋਟਿਸ

ि। हुन्य विशेष के विधीयहाँ प्रभाव द्वारियों में के लिये। विश्वासम्बद्धाः अद्यास्त हती होर प्रीतामानीओं

PUBLIC NOTICE FOR AUCTION SALE OF GOLD

This is to inform the general public that Ms. Shashi avalled a Gold Loan on 20.10. 2023 (A/c 42381237705) has falled to repay the dues despite repeated reminders. The loan account has been classified as NPA as of 22.1.2025. As per the terms and conditions of the loan agreement, the pledge gold ornaments will be auctioned to recove the outstanding loan amount, interest, and charges. Date and time of Auction 09.07.2025 at 11 am at Venue: SBI Railwa Road Branch, Near Basant Hotel, Kapurthala Description of Gold: One Ring, one chair and Pendel Set.(Gross weight 21.21 gm)
Outstanding Amount: Rs. 61423/-, Interested buyers may inspect the gold articles an participate in the auction. The sale will be conducted on an "as-is-where-is" basis. The payment immediately after the conclusion of the auction. For any further information se contact: Gurbakhsish Singh Depu Manager Mobile 7009522612

Court Notice

(U/o 5 Rule 20 CPC) In The Court of

Sh. Deepak Kumar Choudhary Principal Judge (FC), Barnala CNR No. PBBR01-00484-2024 Noxt Date :- 18-07-2025 **Balvir Singh**

Mandeep Singh Publication Issued To: Mandeep Singh, Father : Makhan Singh R/o Partap Nagar Sunami Gate. Sangrur, Tehsil & Distt. Sangrur

In above titled case, the defendant(s)/ respondent(s) could not be served. It is ordered that defendant(s)/ respondent(s) should appear in person or through counsel on 18-07-2025 at 10:00 a.m.

For details logon to https://highcourtchd.gov.in/? district_notice&district= moga-

Principal Judge (FC), Barnala Dated. this day of 04-07-2025

ਦਿਲਬਾਗ ਸਿੰਘ ਡੱਡੀਆਂ ਵਿਰੁੱਧ ਝੂਠੇ ਪਰਚੇ ਦੀ ਆੜ੍ਹਤੀ ਵਰਗ ਵੱਲੋਂ ਨਿੰਦਾ

ਪਾਰਟੀਸ਼ਨ ਅਪੀਲ ਕੇਸ ਨੰਬਰ 6/ਅਪੀਲਜ਼/2023

ਮਜੀਠਾ (ਸੋਇਮ ਆਨੰਦ)-ਦਾਣਾ ਮੰਡੀ ਮਜੀਠਾ ਵਿਖੇ ਆੜਤੀ ਐਸੋਸੀਏਸ਼ਨ ਮਜੀਠਾ ਦੀ ਇੱਕ ਮੀਟਿੰਗ ਜਸਕਰਨ ਸਿੰਘ ਭੰਗੂ ਪ੍ਰਧਾਨ ਆੜਤੀ ਐਸੋਸੀਏਸ਼ਨ ਦੀ ਪਧਾਨਗੀ ਹੇਠ ਹੋਈ ਜਿਸ ਵਿੱਚ ਦਿਲਬਾਗ ਸਿੰਘ ਆੜ੍ਹਤੀ ਉਪਰ ਥਾਣਾ ਕੱਥੂ ਨੰਗਲ ਵਿਖੇ ਹੋਏ ਝੂਠੇ ਕਤਲ ਦੇ ਪਰਚੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਗਿਆ ਕਿ ਇਹ ਪਰਚਾ ਇਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ।

ਪ੍ਰਧਾਨ ਨੇ ਕਿਹਾ ਕਿ ਅਸੀਂ ਮਾਨਯੋਗ ਐੱਸਐੱਸਪੀ ਸਾਹਿਬ ਅੰਮਿਤਸਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਕੇਸ ਦੀ ਮਕੰਮਲ ਤੌਰ 'ਤੇ ਜਾਂਚ ਕਰਵਾਈ ਜਾਵੇ ਅਤੇ ਕਿਸਾਨ ਸਵਿੰਦਰ ਸਿੰਘ ਪੱਤਰ ਕਸ਼ਮੀਰ ਸਿੰਘ ਵਾਸੀ ਤਲਵੰਡੀ

ਦਸੇਂਦਾ ਸਿੰਘ ਦੀ ਹੋਈ ਮੌਤ ਦਾ ਕਾਰਨ ਜਾਣ ਕੇ ਦੋਸ਼ੀਆਂ ਵਿਰੱਧ ਕਾਰਵਾਈ ਕੀਤੀ ਜਾਵੇ ਚਾਹੇ ਉਹ ਆੜ੍ਹਤੀਆ ਹੋਵੇ ਜਾਂ ਕਿਸਾਨ ਦਾ ਪਰਿਵਾਰ, ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

ਇਸ ਮੌਕੇ ਉਨ੍ਹਾਂ ਦੇ ਨਾਲ ਯਨੀਅਨ ਦੇ ਸਰਪਸਤ ਅਨਪ ਸਿੰਘ ਸੰਧ. ਕਾਬਲ ਸਿੰਘ ਗਿੱਲ, ਰੋਮੀ ਸੇਠ, ਇਰਮਲ ਸਿੰਘ, ਸਲਵੰਤ ਸਿੰਘ ਸੇਠ, ਦੀਪਕ ਕੁਮਾਰ ਰੋਫੀ, ਓਂਕਾਰ ਸਿੰਘ, ਵਿਨੋਦ ਕੁਮਾਰ ਕਹੇੜ, ਰਕੇਸ਼ ਕੁਮਾਰ ਪੁੱਪਾ, ਗੁਰਮੇਤ ਸਿੰਘ ਭੰਗ, ਲਖਵਿੰਦਰ ਸਿੰਘ ਮਜੀਠਾ, ਰਜੀਵ ਕੁਮਾਰ ਰੈਮੀ, ਰਵੀ ਕਿਰਨ ਸਿੰਘ ਰਿੰਕੂ, ਰਿਪੁਦਮਨ ਸਿੰਘ, ਸੰਤ ਪ੍ਰਕਾਸ਼ ਸਿੰਘ ਸਾਬਕਾ ਪ੍ਰਧਾਨ, ਰਪਿੰਦਰ ਸਿੰਘ ਨਾਗ ਆਦਿ ਹਾਜ਼ਰ ਸਨ।

ਆਮ ਸੂਚਨਾ

ਟਿਊਬਵੈਲ ਕੁਨੈਕਸ਼ਨ ਖਾਤਾ ਨੰਬਰ AP12/614 ਸਵਿੰਦਰ ਸਿੰਘ ਪੁੱਤਰ ਬੂਆ ਸਿੰਘ ਪਿੰਡ ਚੱਕ ਭੰਗਵਾਂ ਵਿਖੇ ਚਲਦਾ ਹੈ । ਹੁਣ, ਗੁਰਮੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਚੱਕ ਭੰਗਵਾਂ ਨਾਮ ਕਰਨਾ ਹੈ । ਜੇਕਰ ਕਿਸੇ ਨੂੰ ਇਤਰਾਜ ਹੋਵੇ ਤਾਂ 7 ਦਿਨਾਂ ਅੰਦਰ ਉਪ ਮੰਡਲ ਅਵਸਰ ਪਾਵਰਕਾਮ, ਨੌਸ਼ਹਿਰਾ ਮੱਤਾ ਸਿੰਘ ਕੋਲ ਇਤਰਾਜ ਪੇਸ਼ ਕਰੇ ।

ਅਸੀਂ, ਬਲਜੀਤ ਕੌਰ ਪੱਤਰੀ ਜਸਵੀਰ ਸਿੰਘ ਹਾਲ ਪਤਨੀ ਬਲਵਿੰਦਰ ਸਿੰਘ ਵਾਸੀ ਪਿੰਡ ਟੋਡਰਵਾਲ, ਜ਼ਿਲ੍ਹਾ ਕਪੂਰਥਲਾ ਅਤੇ ਵਰਿੰਦਰਜੀਤ ਕੌਰ ਪੁੱਤਰੀ ਜਸਵੀਰ ਸਿੰਘ ਹਾਲ ਪਤਨੀ ਜਗਤਾਰ ਸਿੰਘ ਵਾਸੀ ਪਿੰਡ ਹੇਰ ਭੂਪ ਸਿੰਘ, ਜ਼ਿਲ੍ਹਾ ਜਲੰਧਰ ਸਵੈ-ਘੋਸ਼ਣਾ ਕਰਦਾ ਹਾਂ ਕਿ ਸਾਡਾ ਨਾਂਅ ਜਮਾਬੰਦੀ ਵਿੱਚ ਬਲਜਿੰਦਰ ਕੌਰ ਅਤੇ ਵਰਿੰਦਰ ਕੌਰ ਚੱਲ ਰਿਹਾ ਹੈ। ਅਸੀਂ ਆਪਣਾ ਹਣ ਨਾਂਅ ਬਲਜੀਤ ਕੌਰ ਅਤੇ ਵਰਿੰਦਰਜੀਤ ਕੌਰ ਰੱਖ ਲਿਆ ਹੈ। ਸੰਬੰਧਤ ਨੌਟ ਕਰਨ।

रिंव टिप्ट्रियदेंल वुतैयम्रत धारा ते. हे धी 13/745, 3 ਐੱਚ ਪੀ (3003057858) ਜੋ ਵੀਰ ਸਿੰਘ ਪੁੱਤਰ ਮਿਤ ਸਿੰਘ ਵਾਸੀ ਪਿੰਡ ਹਯਾਤ ਨੰਗਰ, ਜ਼ਿਲ੍ਹਾ ਗੁਰਦਾਸਪੁਰ ਦੇ ਨਾਂਅ 'ਤੇ ਚੱਲ ਰਿਹਾ ਹੈ। ਹੁਣ ਇਹ ਕੁਨੈਕਸ਼ਨ ਸੀ ਜਸਵਿੰਦਰ ਸਿੰਘ ਪੁੱਤਰ ਸ੍ਰੀ ਰਘਬੀਰ ਸਿੰਘ ਵਾਸੀ ਪਿੰਡ ਹਯਾਤ ਨਗਰ, ਜ਼ਿਲ੍ਹਾ

ਬਦਖਲੀ ਨੋਟਿਸ

ਮੈਂ. ਵਰਿੰਦਰ ਕਮਾਰ ਪੱਤਰ ਮੋਹਣ ਲਾਲ, ਵਾਸੀ ਰਚਨਾ ਬਸਤੀ ਧੂਰੀ (ਸੰਗਰੂਰ) ਆਪਣੀ ਲੜਕੀ ਮਸਕਾਨ ਨੂੰ ਕਹਿਣੇ ਤੋਂ ਬਾਹਰ ਹੋਣ ਕਾਰਨ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਉਸ ਨਾਲ ੇਟਦੇਣ ਕਰਨ ਅਤੇ ਸੰਬੰਧ ਰੱਖਣ ਵਾਲੇ ਖੁੱਦ ਜਿੰਮੇਵਾਰ ਹੋਣਗੇ।

ਮੈਂ, ਨਾਇਬ ਸਿੰਘ ਪੁੱਤਰ ਗੁਰਮੇਲ ਸਿੰਘ, ਪਿੰਡ ਮਹਿਸਮਪੁਰ (ਭਵਾਨੀਗੜ੍ਹ) ਜਿਲ੍ਹਾ ਸੰਗਰੂਰ ਆਪਣੀ ਵਿਆਹਤਾ ਲੜਕੀ ਰਮਨਦੀਪ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਾਰਨ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਉਸ ਨਾਲ ਲੈਣਦੇਣ ਕਰਨ ਅਤੇ ਸੰਬੰਧ ਰੱਖਣ ਵਾਲੇ ਖੁੱਦ ਜਿੰਮੇਵਾਰ ਹੋਣਗੇ।

ਮੈਂ. ਕਸ਼ਮੀਰ ਸਿੰਘ ਪੱਤਰ ਅਰਜਨ ਸਿੰਘ ਵਾਸੀ ਕੋਲੋਵਾਲ, ਤਹਿਸੀਲ ਲੋਪੋਕੇ, ਜ਼ਿਲ੍ਹਾ ਐਮ੍ਰਿਤਸਰ ਸੂਚਿਤ ਕਰਦਾ ਹਾਂ ਕਿ ਮੇਰਾ ਨੜਕਾ ਅਜੀਤ ਸਿੰਘ ਮਾਸ਼ਾ ਮੇਰੇ ਕਹਿਣੇ ਤੋਂ ਬਾਹਰ ਹੈ। ਇਸ ਲਈ ਮੈਂ ਉਸ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਮੈਂ ਅਤੇ ਮੇਰਾ ਪਰਵਾਰ ਉਸ ਦੇ ਕਿਸੇ ਲੈਣ-ਦੇਣ ਦੇ

ਜ਼ਿੰਮੇਵਾਰ ਨਹੀਂ ਹੋਵਾਂਗੇ। ਮੈਂ ਸੰਤੋਸ਼ ਦੇਵੀ ਪਤਨੀ ਸਵਰਗੀ ਤਰਸੇਮ ਨਾਲ ਵਾਈ ਪਿੰਡ ਘੇਸਲ ਡਾਕਖਾਨਾ ਜੰਗਲ ਜਿਲ੍ਹਾ ੍ਹ ਗੁਰਦਾਸਪੁਰ ਆਪਣੇ ਲੜਕੇ ਪਲਵਿੰਦਰ ਸਿੰਘ ਅਤੇ

ਅਵੱਲ ਲੋਹੀਆ ਜਿਲਾ ਜਲੰਧਰ । -ਮਿਸਲ ਨੇ. 14/ਐਨ ਟੀ./2025 ਕੇਸ ਦੀ ਕਿਸਮ (ਤਕਸੀਮ) .-ਕੇਸ ਅਨੁਮਾਨ: ਇੰਦਰਜੀਤ ਕੱਰ ਪਤਨੀ ਸ਼ੀ ਸਸਵਿੰਦਰ ਸਿੰਘ ਪੱਤਰ ਹਰੀ ਸਿੰਘ ਵਾਸੀ ਪਿੰਡ ਕਾਕਤ ਕਲਾਂ ਤਹਿਸੀਲ ਸ਼ਾਹਕੋਟ ਜਿਲਾ

ਅਦਾਲਤੀ ਇਸ਼ਤਿਹਾਰ

ਬਾਂ ਅਦਾਲਤ ਸ੍ਰੀ ਮਨਿੰਦਰ ਸਿੰਘ ਸੰਧੁ

ਤਹਿਸੀਲਦਾਰ ਕਮ-ਸਹਾਇ**ਕ ਕਲੈਕਟਰ** ਦਰਜ

1. ਜੋਗਿੰਦਰ ਸਿੰਘ ਪੁੱਤਰ ਸ਼ਾਮ ਸਿੰਘ 2 ਰੇਸ਼ਮ ਸਿੰਘ ਪੱਤਰ ਜਰਨੈਲ ਸਿੰਘ 3. ਦਰਸ਼ਨ ਸਿੰਘ ਪੁੱਤਰ ਕਰਨੈਲ ਸਿੰਘ 4. ਦਵਿੰਦਰ ਸਿੰਘ ਪੱਤਰ ਜਰਨੈਲ ਸਿੰਘ 5. ਸਿੰਗਾਰਾ ਸਿੰਘ ਪੁੱਤਰ ਬਚਨ ਸਿੰਘ 6. ਅਮਰਜੀਤ ਕੌਰ ਪਤਨੀ ਬਲਵੀਰ ਸਿੰਘ 7. ਅਮਨਦੀਪ ਕੌਰ ਪੁੱਤਰੀ बलदीव मिथा 8. मंसीप वैसे पुँउवी ਬਲਵੀਰ ਸਿੰਘ 9. ਸੁਖਜਿੰਦਰ ਸਿੰਘ ਪੁੱਤਰ ਬਲਵੀਰ ਸਿੰਘ 10. ਜਗਤਾਰ ਸਿੰਘ ਪੁੱਤਰ ਬਲਵੀਰ ਸਿੰਘ 11. ਅਵਤਾਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕਾਕੜ ਕਰਾ ਤਹਿਸੀਲ ਸ਼ਾਹਕੋਟ ਜਿਲਾ।

ਉਪਰੋਕਤ ਵਿਸ਼ੇ ਸਬੰਧੀ ਪਹਿਲੀ ਧਿਰ ਵੱਲੋਂ ਇਸ ਦਫਤਰ ਵਿੱਚ ਤਕਸੀਮ ਦਾ ਕੇਸ ਪਾਇਆ ਗਿਆ ਹੈ। ਇਹ ਤਕਸੀਮ ਦਾ ਕੋਸ ਇਸ ਅਦਾਨਤ ਵਿੱਚ ਚੱਨ ਰਿਹਾ ਹੈ। ਦੂਜੀ ਧਿਰ ਦੇ